



ਓਨਟਾਰੀਓ ਸਰਕਾਰ ਨੇ ਸਟੇ-ਐਟ-ਹੋਮ ਆਰਡਰ ਨੂੰ 2 ਜੂਨ ਤੱਕ ਵਧਾ ਦਿੱਤਾ ਹੈ

ਬ੍ਰੈਮਪਟਨ, ਓਨਟਾਰੀਓ (13 ਮਈ, 2021) – ਅੱਜ, ਓਨਟਾਰੀਓ ਸਰਕਾਰ (Government of Ontario) ਨੇ ਐਲਾਨ ਕੀਤਾ ਕਿ ਉਹ ਪ੍ਰੋਵਿੰਸੀਅਲ ਸਟੇ-ਐਟ-ਹੋਮ ਆਰਡਰ ਨੂੰ, ਬੁੱਧਵਾਰ, 2 ਜੂਨ, 2021 ਤੱਕ ਵਧਾ ਰਹੀ ਹੈ।

ਪਬਲਿਕ ਹੈਲਥ ਸਬੰਧੀ ਉਪਾਅ

ਐਮਰਜੈਂਸੀ ਅਤੇ ਸਟੇ-ਐਟ-ਹੋਮ ਆਰਡਰ, ਦੋਵਾਂ ਦੇ ਪ੍ਰੋਵਿੰਸੀਅਲ ਐਲਾਨ ਵਿੱਚ, ਕੋਵਿਡ-19 (COVID-19) ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਲਈ ਇਹਨਾਂ ਨੂੰ ਦੇ ਹਫ਼ਤਿਆਂ ਤੱਕ ਲਈ ਅੱਗੇ ਵਧਾ ਦਿੱਤਾ ਗਿਆ ਹੈ। ਸਟੇ-ਐਟ-ਹੋਮ ਆਰਡਰ ਦੀ ਸ਼ਰਤ ਹੈ ਕਿ ਗ੍ਰੇਸਰੀ ਸਟੋਰ ਜਾਂ ਫਾਰਮੈਸੀ ਜਾਣ, ਹੈਲਥ ਕੇਅਰ ਸੇਵਾਵਾਂ ਤੱਕ ਪਹੁੰਚਣ, ਐਕਸਰਸਾਈਜ਼ ਲਈ ਜਾਂ ਜ਼ਰੂਰੀ ਕੰਮ ਲਈ ਜਾਣ ਵਰਗੇ ਜ਼ਰੂਰੀ ਉਦੇਸ਼ਾਂ ਨੂੰ ਛੱਡ ਕੇ, ਬਾਕੀ ਸਮਾਂ ਹਰ ਕੋਈ ਘਰ ਵਿਖੇ ਹੀ ਰਹੇ।

ਹੇਠਾਂ ਲਿਖੇ ਪਬਲਿਕ ਹੈਲਥ ਅਤੇ ਕਾਰਜਸਥਾਨ ਸਬੰਧੀ ਸੁਰੱਖਿਆ ਉਪਾਅ ਲਾਗੂ ਰਹਿਣਗੇ:

- ਇੱਕੋ ਘਰ ਦੇ ਮੈਂਬਰਾਂ ਜਾਂ ਉਸ ਘਰ ਦੇ ਬਾਹਰ ਵਾਲੇ ਇੱਕ ਹੋਰ ਵਿਅਕਤੀ, ਜੋ ਇਕੱਲਾ ਰਹਿੰਦਾ ਹੈ ਜਾਂ ਘਰ ਦੇ ਕਿਸੇ ਮੈਂਬਰ ਦੇ ਦੇਖਭਾਲਕਰਤਾ ਦੇ ਨਾਲ ਇਕੱਠੇ ਹੋਣ ਦੇ ਸਿਵਾਏ, ਸਾਰੇ ਆਉਟਡੋਰ ਸਮਾਜਿਕ ਇਕੱਠਾਂ ਅਤੇ ਸੰਗਠਿਤ ਜਨਤਕ ਕਾਰਜਕਰਮਾਂ ਤੇ ਪਾਬੰਦੀ ਹੈ;
- ਉਸਾਰੀ ਖੇਤਰ ਵਿੱਚ ਸਾਰੇ ਗੈਰ-ਜ਼ਰੂਰੀ ਕਾਰਜਸਥਾਨ ਬੰਦ ਰਹਿਣਗੇ;
- ਜਿੱਥੇ ਇਨ-ਸਟੋਰ ਖਰੀਦਦਾਰੀ ਦੀ ਇਜਾਜ਼ਤ ਹੈ, ਉੱਥੇ ਸਾਰੀਆਂ ਰਿਟੇਲ ਸੈਟਿੰਗਾਂ ਵਿੱਚ 25 ਪ੍ਰਤੀਸ਼ਤ ਕੈਪੇਸਿਟੀ ਸੀਮਾਵਾਂ ਦੀ ਇਜਾਜ਼ਤ ਹੈ। ਇਸ ਵਿੱਚ ਸੁਪਰਮਾਰਕੀਟਾਂ, ਗ੍ਰੇਸਰੀ ਸਟੋਰ, ਕਨਵੀਨੀਐਂਸ ਸਟੋਰ, ਇਨਡੋਰ ਫਾਰਮਰਸ ਮਾਰੀਕਟਾਂ, ਹੋਰ ਸਟੋਰ ਸ਼ਾਮਲ ਹਨ, ਜੋ ਮੁੱਖ ਤੌਰ ਤੇ ਖਾਣ-ਪੀਣ ਵਾਲੀਆਂ ਵਸਤਾਂ ਅਤੇ ਦਵਾਈਆਂ ਵੇਚਦੇ ਹਨ;
- ਸਾਰੀਆਂ ਆਉਟਡੋਰ ਰੇਕ੍ਰੀਏਸ਼ਨਲ ਕੋਰਟਸ ਅਤੇ ਸਪੋਰਟਸ ਫੀਲਡ, ਜਿਵੇਂ ਗੋਲਫ ਕੋਰਸ, ਬਾਸਕੇਟਬਾਲ ਕੋਰਟਸ ਅਤੇ ਸੈਂਕਰ ਫੀਲਡਸ ਬੰਦ ਰਹਿਣਗੇ; ਅਤੇ
- ਵਿਆਹ, ਅੰਤਿਮ ਸੰਸਕਾਰ ਅਤੇ ਧਾਰਮਿਕ ਸੇਵਾਵਾਂ, ਰਸਮਾਂ ਜਾਂ ਸਮਾਰੋਹਾਂ ਵਿੱਚ ਇਨਡੋਰ ਜਾਂ ਆਉਟਡੋਰ ਲੋਕਾਂ ਦੀ ਕੈਪੇਸਿਟੀ 10 ਵਿਅਕਤੀਆਂ ਤੱਕ ਸੀਮਿਤ ਹੈ। ਇੱਕੋ ਘਰ ਦੇ ਮੈਂਬਰਾਂ ਜਾਂ ਉਸ ਘਰ ਦੇ ਬਾਹਰ ਵਾਲੇ ਇੱਕ ਹੋਰ ਵਿਅਕਤੀ, ਜੋ ਇਕੱਲਾ ਰਹਿੰਦਾ ਹੈ, ਦੇ ਨਾਲ ਇਕੱਠੇ ਹੋਣ ਦੇ ਸਿਵਾਏ, ਇਹਨਾਂ ਸੇਵਾਵਾਂ ਨਾਲ ਜੁੜੇ ਰਿਸੈਪਸ਼ਨਾਂ ਵਰਗੇ ਸਮਾਜਿਕ ਇਕੱਠਾਂ ਤੇ ਪਾਬੰਦੀ ਹੈ। ਡ੍ਰਾਈਵ-ਇਨ ਸੇਵਾਵਾਂ ਦੀ ਇਜਾਜ਼ਤ ਹੈ।

ਗੈਰ-ਜ਼ਰੂਰੀ ਰਿਟੇਲ ਲਈ, [ਪੂਰੇ ਸੂਬੇ ਵਿੱਚ ਐਮਰਜੈਂਸੀ ਬ੍ਰੇਕ \(provincewide emergency brake\)](#) ਹੇਠ ਹੋਰ ਸਾਰੇ ਪਬਲਿਕ ਹੈਲਥ ਅਤੇ ਕਾਰਜਸਥਾਨ ਸਬੰਧੀ ਸੁਰੱਖਿਆ ਉਪਾਅ (ਜਿਵੇਂ, ਕਰਬਸਾਈਡ ਪਿਕ-ਅੱਪ ਅਤੇ ਸਿਰਫ ਡਿਲੀਵਰੀ), ਲਗਾਤਾਰ ਲਾਗੂ ਰਹਿਣਗੇ।

[ਇੱਥੇ \(here\)](#) ਹੋਰ ਜਾਣਕਾਰੀ ਪ੍ਰਾਪਤ ਕਰੋ।

ਸਿਟੀ ਦੀਆਂ ਸੇਵਾਵਾਂ ਅਤੇ ਫੈਸਿਲਿਟੀਜ਼

ਸਿਟੀ ਹਾਲ ਅਤੇ ਕਾਰਪੋਰੇਟ ਫੈਸਿਲਿਟੀਜ਼

ਸਿਟੀ ਹਾਲ (City Hall) ਅਤੇ ਕਾਰਪੋਰੇਟ ਫੈਸਿਲਿਟੀਜ਼, ਸਿਰਫ ਮੁਲਾਕਾਤ ਬੁੱਕ ਕਰਕੇ ਵਿਅਕਤੀਗਤ ਸੇਵਾਵਾਂ ਲਈ ਖੁੱਲੀਆਂ ਰਹਿਣਗੀਆਂ। ਬਿਨਾਂ ਮੁਲਾਕਾਤ ਬੁੱਕ ਕੀਤੇ ਆਉਣ ਦੀ ਇਜਾਜ਼ਤ ਨਹੀਂ ਹੈ। ਮੁਲਾਕਾਤ ਬੁੱਕ ਕਰਨ ਲਈ, www.brampton.ca/skiptheline ਤੇ ਜਾਓ।



ਸਿਟੀ ਦੇ ਰੇਕ੍ਰੀਏਸ਼ਨ ਸੈਂਟਰ ਅਤੇ ਆਉਟਡੋਰ ਸਹੂਲਤਾਂ

ਸਿਟੀ ਆਫ ਬ੍ਰੈਂਪਟਨ ਦੀਆਂ ਸਾਰੀਆਂ ਰੇਕ੍ਰੀਏਸ਼ਨ ਫੈਸਿਲਿਟੀਜ਼, ਜਨਤਾ ਵਾਸਤੇ ਬੰਦ ਰਹਿਣਗੀਆਂ ਅਤੇ ਇਨਡੋਰ ਪ੍ਰੋਗਰਾਮ, ਅਗਲੇ ਨੋਟਿਸ ਤੱਕ ਮੁਲਤਵੀ ਹੀ ਰਹਿਣਗੇ।

ਸਾਰੀਆਂ ਆਉਟਡੋਰ ਰੇਕ੍ਰੀਏਸ਼ਨਲ ਕੋਰਟਸ ਅਤੇ ਸਪੋਰਟਸ ਫੀਲਡ, ਜਿਵੇਂ ਗੋਲਫ ਕੋਰਸ, ਬਾਸਕੇਟਬਾਲ ਕੋਰਟਸ ਅਤੇ ਸੈਂਕਰ ਫੀਲਡਸ, ਸੀਮਿਤ ਛੋਟਾਂ ਦੇ ਨਾਲ ਬੰਦ ਰਹਿਣਗੇ। ਪਲੇਗ੍ਰਾਊਂਡ ਖੁੱਲ੍ਹੇ ਰਹਿਣਗੇ।

ਪਾਰਕ ਅਤੇ ਟ੍ਰੇਲਾਂ ਖੁੱਲ੍ਹੀਆਂ ਰਹਿਣਗੀਆਂ। ਵਾਸ਼ਰੂਮ ਫੈਸਿਲਿਟੀਜ਼, ਚਿੰਗਕੂਜ਼ੀ ਪਾਰਕ (Chinguacousy Park) ਅਤੇ ਐਲਡੋਰਾਡੋ ਪਾਰਕ (Eldorado Park) ਵਿਖੇ ਉਪਲਬਧ ਹਨ।

ਵਰਚੁਅਲ ਪ੍ਰੋਗਰਾਮ

ਵਰਚੁਅਲ ਫਿਟਨੈਸ

ਨਿਵਾਸੀਆਂ ਨੂੰ ਕੁਸ਼ਲ ਇੰਸਟ੍ਰਕਟਰਾਂ ਦੇ ਨਾਲ 30 ਮਿੰਟਾਂ ਦੀਆਂ ਮੁਫਤ ਲਾਈਵ ਵਰਚੁਅਲ ਫਿਟਨੈਸ ਕਲਾਸਾਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।

55 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਵਰਕਸ਼ਾਪਾਂ

ਬ੍ਰੈਂਪਟਨ ਦੇ 55 ਸਾਲ ਦੇ ਅਤੇ ਇਸਤੋਂ ਵੱਧ ਉਮਰ ਦੇ ਬਜ਼ੁਰਗ, ਘਰ ਤੋਂ ਹੀ ਅਰਾਮ ਨਾਲ ਕੀਤੀਆਂ ਜਾਣ ਵਾਲੀਆਂ ਮੁਫਤ ਵਰਚੁਅਲ ਵਰਕਸ਼ਾਪਾਂ ਲਈ ਰਜਿਸਟਰ ਕਰ ਸਕਦੇ ਹਨ ਅਤੇ ਵਿਅਕਤੀਗਤ ਰਹਿਣ ਦੇ ਔਨਲਾਈਨ ਸੈਸ਼ਨਾਂ ਵਿੱਚ ਸ਼ਾਮਲ ਹੋ ਸਕਦੇ ਹਨ। ਹਿੱਸਾ ਲੈਣ ਵਾਲਿਆਂ ਕੋਲ, ਸੁਰੱਖਿਅਤ ਅਤੇ ਸੰਗਠਿਤ ਵਾਤਾਵਰਣ ਵਿੱਚ ਲੋਕਾਂ ਨਾਲ ਮਿਲਣ-ਜੁਲਣ, ਨਵੇਂ ਦੋਸਤ ਬਣਾਉਣ ਅਤੇ ਔਨਲਾਈਨ, ਦੂਜਿਆਂ ਨਾਲ ਜੁੜਨ ਦਾ ਮੌਕਾ ਹੋਵੇਗਾ।

ਸਮੂਲੀਅਤ ਵਾਲੀਆਂ ਵਰਚੁਅਲ ਗਤੀਵਿਧੀਆਂ ਅਤੇ ਵਰਕਸ਼ਾਪਾਂ

ਇਹ ਸੀਰੀਜ਼, ਅਪਾਹਜਪੁਣੇ ਵਾਲੇ ਅਤੇ ਹੋਰ ਅਸਧਾਰਨਤਾਵਾਂ ਵਾਲੇ ਭਾਗੀਦਾਰਾਂ ਲਈ, ਗਤੀਵਿਧੀਆਂ ਵਿੱਚ ਜੁੜਨ, ਕੁਝ ਨਵੇਂ ਸਿੱਖਣ ਅਤੇ ਆਪਣੀ ਉਮਰ ਦੇ ਲੋਕਾਂ ਨਾਲ ਮਜ਼ਬੂਤ ਦੋਸਤੀ ਕਰਨ ਦਾ ਸ਼ਾਨਦਾਰ ਮੌਕਾ ਹੈ।

ਰਜਿਸਟਰ ਕਿਵੇਂ ਕਰਨਾ ਹੈ, ਇਸ ਬਾਰੇ ਵੇਰਵਿਆਂ ਸਮੇਤ, ਵਰਚੁਅਲ ਪੇਸ਼ਕਸ਼ਾਂ ਸਬੰਧੀ ਹੋਰ ਜਾਣਕਾਰੀ, [ਇੱਥੇ \(here\)](#) ਪ੍ਰਾਪਤ ਕੀਤੀ ਜਾ ਸਕਦੀ ਹੈ।

ਰੈਕ ਐਟ ਹੋਮ

ਘਰ ਵਿੱਚ ਹੀ, ਸਵੈ-ਨਿਰਦੇਸ਼ਿਤ ਔਨਲਾਈਨ ਆਰਟਸ ਅਤੇ ਕ੍ਰਾਫਟਸ ਦੇ ਟਿਊਟੋਰੀਅਲਸ ਦੇ ਨਾਲ ਤੰਦਰੁਸਤ ਰਹੋ ਅਤੇ ਵਿਅਕਤੀਗਤ ਰਹੋ, ਜੋ 24/7 ਪਹੁੰਚਯੋਗ ਹਨ। ਸਿੱਖੋ ਕਿ ਓਰੀਗੈਮੀ ਰਾਹਤ ਕਿਵੇਂ ਬਣਾਏ ਜਾਂਦੇ ਹਨ, ਆਪਣੀਆਂ ਸੁੰਦਰ ਲਿਖਾਈ (ਕੈਲੀਗ੍ਰਾਫੀ) ਕੁਸ਼ਲਤਾਵਾਂ ਦਾ ਅਭਿਆਸ ਕਰੋ। ਬ੍ਰੈਂਪਟਨ ਰੇਕ੍ਰੀਏਸ਼ਨ (Brampton Recreation) ਵੱਲੋਂ ਪਿਆਰ ਨਾਲ ਤਿਆਰ ਕੀਤੀਆਂ ਗਈਆਂ, ਕਈ ਤਰ੍ਹਾਂ ਦੀਆਂ ਰੈਕ ਐਟ ਹੋਮ (Rec At Home) ਗਤੀਵਿਧੀਆਂ ਤੱਕ [ਇੱਥੇ \(here\)](#) ਪਹੁੰਚ ਪ੍ਰਾਪਤ ਕਰੋ।

ਲਾਜ਼ਮੀ ਚਿਹਰਾ ਢਕਣਾ



ਲਾਜ਼ਮੀ ਚਿਹਰਾ ਢਕਣਾ (ਮੈਨਡੇਟਰੀ ਫੇਸ ਕਵਰਿੰਗਸ) ਬਾਇ-ਲਾਅ (Mandatory Face Coverings By-law) ਹੇਠ, ਬ੍ਰੈਂਪਟਨ ਵਿੱਚ ਸਾਰੀਆਂ ਇਨਡੋਰ ਜਨਤਕ ਥਾਵਾਂ ਵਿਖੇ, ਗੈਰ-ਮੈਡੀਕਲ ਮਾਸਕ (ਕੱਪੜੇ ਦੇ ਬਣੇ ਸਧਾਰਨ ਮਾਸਕ) ਪਹਿਨਣਾ ਜਾਂ ਚਿਹਰੇ ਨੂੰ ਢਕਣਾ ਲਾਜ਼ਮੀ ਹੈ। ਜਨਤਕ ਸੰਸਥਾਨਾਂ ਅਤੇ ਕਾਰੋਬਾਰਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਉਹਨਾਂ ਦੇ ਨਿਯੰਤਰਣ ਵਾਲੀਆਂ ਇਨਡੋਰ ਜਨਤਕ ਥਾਵਾਂ ਵਿਖੇ, ਸਾਰੇ ਲੋਕ ਮਾਸਕ ਪਹਿਨ ਰਹੇ ਹਨ ਜਾਂ ਚਿਹਰਾ ਢਕ ਰਹੇ ਹਨ।

ਬਾਇ-ਲਾਅ ਕੁਝ ਵਿਅਕਤੀਆਂ ਨੂੰ ਛੋਟ ਦਿੰਦਾ ਹੈ। ਇਹਨਾਂ ਵਿੱਚ ਸ਼ਾਮਲ ਹਨ, ਉਹ ਵਿਅਕਤੀ, ਜੋ ਮੈਡੀਕਲ ਕਾਰਨਾਂ ਕਰਕੇ ਮਾਸਕ ਨਹੀਂ ਪਹਿਨ ਸਕਦੇ ਜਾਂ ਚਿਹਰਾ ਨਹੀਂ ਢਕ ਸਕਦੇ; ਦੋ ਸਾਲ ਤੋਂ ਘੱਟ ਉਮਰ ਦੇ ਬੱਚੇ; ਐਮਰਜੈਂਸੀ ਆਰਡਰਸ (Emergency Orders) ਦੇ ਮੁਤਾਬਕ ਐਥਲੈਟਿਕ ਗਤੀਵਿਧੀ ਵਿੱਚ ਸ਼ਾਮਲ ਵਿਅਕਤੀ। ਹੋਰ ਜਾਣਕਾਰੀ ਲਈ: www.brampton.ca/masks ਤੇ ਜਾਓ।

ਹੋਰ ਜਾਣਕਾਰੀ ਅਤੇ ਸੇਵਾ ਬੇਨਤੀਆਂ ਲਈ, ਨਿਵਾਸੀ ਅਤੇ ਕਾਰੋਬਾਰੀ 311 ਤੇ ਫੋਨ ਕਰ ਸਕਦੇ ਹਨ, www.311brampton.ca ਤੇ ਜਾ ਸਕਦੇ ਹਨ ਜਾਂ 311 ਮੋਬਾਈਲ ਐਪ (311 mobile app) ਵਰਤ ਸਕਦੇ ਹਨ।

ਵੈਕਸੀਨੇਸ਼ਨ

ਬ੍ਰੈਂਪਟਨ ਦੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਿਵਾਸੀ, ਹੁਣ ਆਪਣੀ ਕੋਵਿਡ-19 ਵੈਕਸੀਨ ਮੁਲਾਕਾਤ ਬੁੱਕ ਕਰਨ ਲਈ ਯੋਗ ਹਨ। ਕੋਵਿਡ-19 ਵੈਕਸੀਨੇਸ਼ਨ ਬਾਰੇ ਬਿਲਕੁੱਲ ਤਾਜ਼ਾ ਜਾਣਕਾਰੀ ਲਈ ਅਤੇ ਮੁਲਾਕਾਤ ਬੁੱਕ ਕਰਨ ਲਈ, ਸੂਬੇ ਦੇ [ਵੈਕਸੀਨ ਪੋਰਟਲ \(vaccine portal\)](http://vaccineportal.ca) ਤੇ ਜਾਓ।

ਲਿੰਕ

ਇਹਨਾਂ ਬਾਰੇ ਹੋਰ ਜਾਣੋ:

- [ਸਿਟੀ ਆਫ ਬ੍ਰੈਂਪਟਨ ਦੀ ਕੋਵਿਡ-19 ਸਬੰਧੀ ਪ੍ਰੋਗਰਾਮਿੰਗ ਅਤੇ ਸੇਵਾ ਅੱਪਡੇਟਸ \(City of Brampton COVID-19 programming and service updates\)](#)
- [ਸਿਟੀ ਆਫ ਬ੍ਰੈਂਪਟਨ – ਕੀ ਖੁੱਲ੍ਹਾ ਹੈ, ਕੀ ਬੰਦ ਹੈ \(City of Brampton – what's open, what's closed\)](#)
- [ਕੋਵਿਡ-19 ਦੇ ਲੱਛਣ \(COVID-19 symptoms\)](#)
- [ਕੋਵਿਡ-19 ਵੈਕਸੀਨ \(COVID-19 vaccine\)](#)
- [ਬ੍ਰੈਂਪਟਨ ਵਿੱਚ ਟੈਸਟਿੰਗ \(Testing in Brampton\)](#)
- [ਖੁਦ ਨੂੰ ਦੂਜਿਆਂ ਤੋਂ ਵੱਖਰਾ ਕਿਵੇਂ ਰੱਖਣਾ ਹੈ \(How to self-isolate\)](#)
- [ਕੋਵਿਡ-19 ਦੇ ਦੌਰਾਨ ਕਾਰੋਬਾਰਾਂ ਅਤੇ ਕਾਰਜ ਸਥਾਨਾਂ ਨੂੰ ਸੁਰੱਖਿਅਤ ਰੱਖਣਾ \(Keeping businesses and workplaces safe during COVID-19\)](#)
- [ਪੀਲ ਵਿੱਚ ਕੋਵਿਡ-19 ਦੇ ਕੇਸ \(Cases of COVID-19 in Peel\)](#)



BRAMPTON

Service and Information Update

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca